

ਤੁਰੰਤ ਰਿਲੀਜ਼ ਲਈ

ਰੋਜਰਸ ਸਾਇਬਰਸਿਕਿਓਰ ਕੈਟਾਲਿਸਟ ਲਈ ਬ੍ਰੈਮਪਟਨ ਵਿੱਚ \$30 ਮਿਲੀਅਨ ਦਾ ਨਿਵੇਸ਼ ਹੋਵੇਗਾ

ਇੱਕ ਹੋਰ ਪਰਿਵਰਤਨਕਾਰੀ ਪਹਿਲਕਦਮੀ ਨੇ ਸਿਟੀ ਨੂੰ ਇਨੋਵੇਸ਼ਨ ਕੋਰੀਡੋਰ ਦੀ ਸਥਿਤੀ ਵਿੱਚ ਸਥਾਪਤ ਕੀਤਾ

ਬ੍ਰੈਮਪਟਨ, ਓਨਟੈਰੀਓ (14 ਜੂਨ, 2019) – ਅੱਜ ਬ੍ਰੈਮਪਟਨ ਸਿਟੀ ਕਾਉਂਸਿਲ (Brampton City Council) ਦੇ ਵੱਲੋਂ, ਮੇਅਰ ਪੈਟਰਿਕ ਬ੍ਰਾਊਨ ਨੇ ਕੈਨੇਡਾ ਸਰਕਾਰ (Government of Canada) ਵੱਲੋਂ [ਸਾਈਬਰਸਿਕਿਓਰ ਕੈਟਾਲਿਸਟ \(Cybersecure Catalyst\)](#) ਵਿੱਚ ਖਾਸ ਨਿਵੇਸ਼ ਦਾ ਸੁਆਗਤ ਕੀਤਾ। ਇਹ ਸਿਟੀ, ਰੋਇਲ ਬੈਂਕ ਆਫ ਕੈਨੇਡਾ (Royal Bank of Canada) ਅਤੇ ਰੋਜਰਸ ਕਮਿਊਨਿਕੇਸ਼ਨਸ ਇੰਕ. (Rogers Communications Inc.) ਦੇ ਨਾਲ ਭਾਈਵਾਲੀ ਵਿੱਚ ਰਾਇਰਸਨ ਯੂਨੀਵਰਸਿਟੀ (Ryerson University) ਵੱਲੋਂ ਸੰਚਾਲਿਤ ਪਹਿਲਕਦਮੀ ਹੈ।

ਮਿਨਿਸਟਰ ਆਫ ਇਨੋਵੇਸ਼ਨ, ਸਾਇੰਸ ਐਂਡ ਇਕੋਨੋਮਿਕ ਡੈਵਲੋਪਮੈਂਟ, ਸਨਮਾਨਯੋਗ ਨਵਦੀਪ ਬੈਂਸ (Navdeep Bains) ਨੇ ਡਾਉਨਟਾਊਨ ਬ੍ਰੈਮਪਟਨ ਵਿੱਚ ਰੋਜਰਸ ਸਾਇਬਰਸਿਕਿਓਰ ਕੈਟਾਲਿਸਟ (Rogers Cybersecure Catalyst) ਦੀ ਸਥਾਪਨਾ ਦੇ ਪ੍ਰਤੀ \$10 ਮਿਲੀਅਨ ਫੰਡਿੰਗ ਦਾ ਐਲਾਨ ਕੀਤਾ। ਰੋਜਰਸ ਕਮਿਊਨਿਕੇਸ਼ਨਸ ਨੇ ਇਸ ਪਹਿਲਕਦਮੀ ਦੇ ਪ੍ਰਤੀ \$10 ਮਿਲੀਅਨ ਫੰਡਿੰਗ ਦਾ ਸੰਕਲਪ ਕੀਤਾ ਹੈ, ਸਿਟੀ ਆਫ ਬ੍ਰੈਮਪਟਨ ਅਗਲੇ ਪੰਜ ਸਾਲਾਂ ਵਿੱਚ \$5 ਮਿਲੀਅਨ ਲਈ ਵਚਨਬੱਧ ਹੈ ਅਤੇ ਰੋਇਲ ਬੈਂਕ ਆਫ ਕੈਨੇਡਾ ਹੋਰ \$5 ਮਿਲੀਅਨ ਦੀ ਫੰਡਿੰਗ ਦੇਵੇਗਾ।

ਇਹ ਰੋਮਾਂਚਕ ਵਿਕਾਸ, ਬ੍ਰੈਮਪਟਨ ਨੂੰ ਸਿਖਲਾਈ ਅਤੇ ਨਵੀਨਤਾ ਦਾ ਟਿਕਾਣਾ ਬਣਾਉਣ ਲਈ ਰਾਇਰਸਨ ਯੂਨੀਵਰਸਿਟੀ ਅਤੇ ਸਿਟੀ ਵਿਚਕਾਰ ਜਾਰੀ ਸਹਿਯੋਗ ਦੇ ਨਤੀਜੇ ਵਜੋਂ ਹੋਇਆ ਹੈ। ਇਸ ਸਾਲ ਨਵੰਬਰ ਤੱਕ ਬ੍ਰੈਮਪਟਨ ਸਿਟੀ ਹਾਲ (Brampton City Hall) ਵਿੱਚ ਖੁੱਲ੍ਹਣ ਲਈ ਨਿਯਤ, ਰੋਜਰਸ ਸਾਇਬਰਸਿਕਿਓਰ ਕੈਟਾਲਿਸਟ ਇਸ ਸਿਟੀ ਵਿੱਚ ਅਤੇ ਓਨਟੈਰੀਓ ਅਤੇ ਕੈਨੇਡਾ ਵਿੱਚ ਮੌਜੂਦਾ ਸਾਇਬਰਸਿਕਿਓਰਿਟੀ ਪੇਸ਼ਾਵਰਾਂ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਸਾਇਬਰਸਿਕਿਓਰਿਟੀ ਕੰਪਨੀਆਂ ਨੂੰ ਸਹਿਯੋਗ ਕਰਨ ਤੇ ਧਿਆਨ ਕੇਂਦਰਿਤ ਕਰੇਗਾ। ਰਾਇਰਸਨ ਯੂਨੀਵਰਸਿਟੀ, ਬ੍ਰੈਮਪਟਨ ਸਿਟੀ ਹਾਲ ਵਿੱਚ ਆਪਣੇ ਚੈਂਗ ਸਕੂਲ ਆਫ ਕੰਟੀਨਿਊਇੰਗ ਐਜੂਕੇਸ਼ਨ (Chang School of Continuing Education) ਦੁਆਰਾ ਸਾਇਬਰਸਿਕਿਓਰਿਟੀ ਕੋਰਸ ਵੀ ਪੇਸ਼ ਕਰ ਰਹੀ ਹੈ।

ਇਹ ਐਲਾਨ ਡਾਉਨਟਾਊਨ ਬ੍ਰੈਮਪਟਨ ਵਿੱਚ ਹੋਰ ਮੁੱਖ ਹਾਲੀਆ ਨਿਵੇਸ਼ਾਂ ਤੋਂ ਬਾਅਦ ਹੋਇਆ ਹੈ। ਮਈ ਵਿੱਚ, ਬ੍ਰੈਮਪਟਨ [ਸਿਟੀ ਕਾਉਂਸਿਲ ਨੇ ਤਿੰਨ ਪਰਿਵਰਤਨਕਾਰੀ ਪਹਿਲਕਦਮੀਆਂ ਨੂੰ ਮਨਜ਼ੂਰੀ ਦਿੱਤੀ \(City Council approved three transformational initiatives\)](#), ਜਿਹਨਾਂ ਵਿੱਚ ਸ਼ਾਮਲ ਹਨ, ਸੈਂਟਰ ਫਾਰ ਇਨੋਵੇਸ਼ਨ (Centre for Innovation), ਡਾਉਨਟਾਊਨ ਟ੍ਰਾਂਜ਼ਿਟ ਟਰਮੀਨਲ (Downtown Transit Terminal) ਅਤੇ ਹੁਰੋਨਟੈਰੀਓ ਮੇਨ ਲਾਈਟ ਰੇਲ ਟ੍ਰਾਂਜ਼ਿਟ (Hurontario Main Light Rail Transit)।

ਹਵਾਲੇ

“ਜਿਵੇਂ ਕਿ ਅਸੀਂ ਸਾਡੇ 2040 ਵਿਜ਼ਨ (2040 Vision) ਦੇ ਹਿੱਸੇ ਦੇ ਤੌਰ ਤੇ ਲਗਾਤਾਰ ਮੌਕਿਆਂ ਦੇ ਸ਼ਹਿਰ ਦਾ ਨਿਰਮਾਣ ਕਰ ਰਹੇ ਹਾਂ, ਮੈਂ ਕੈਨੇਡਾ ਸਰਕਾਰ, ਰੋਜਰਸ ਅਤੇ ਰੋਇਲ ਬੈਂਕ ਆਫ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹ ਬ੍ਰੈਮਪਟਨ ਵਿੱਚ ਰਾਇਰਸਨ ਯੂਨੀਵਰਸਿਟੀ ਵੱਲੋਂ ਸੰਚਾਲਿਤ ਰੋਜਰਸ ਸਾਇਬਰਸਿਕਿਓਰ ਕੈਟਾਲਿਸਟ ਅਤੇ ਸਾਇਬਰਸਿਕਿਓਰਿਟੀ ਦੇ ਇੱਕ ਰਾਸ਼ਟਰੀ ਕੇਂਦਰ ਦੀ ਸਥਾਪਨਾ ਲਈ ਸਹਿਯੋਗ ਕਰ ਰਹੇ ਹਨ। ਅਸੀਂ ਡਾਉਨਟਾਊਨ

ਦੀ ਸਮਰੱਥਾ ਨੂੰ ਪ੍ਰਗਟ ਕਰਨ ਅਤੇ ਆਰਥਿਕ ਵਾਧੇ ਅਤੇ ਨੌਕਰੀਆਂ ਨੂੰ ਤਰਜੀਹ ਦੇਣ ਤੇ ਵਿਚਾਰ ਕਰ ਰਹੇ ਹਾਂ। ਇਸ ਸੰਯੁਕਤ ਉੱਦਮ ਦੇ ਨਾਲ, ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਇਬਰਸਿਕਿਓਰਿਟੀ ਦੇ ਵਧਦੇ ਗਲੋਬਲ ਖਤਰੇ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਾਡੇ ਕੋਲ ਪ੍ਰਤਿਭਾ, ਵਸੀਲੇ ਅਤੇ ਰਿਸਰਚ ਹੈ।"

- ਮੇਅਰ ਪੈਟਰਿਕ ਬ੍ਰਾਊਨ (Patrick Brown)

"ਅਸੀਂ ਬ੍ਰੈਂਪਟਨ ਵਿੱਚ ਰੋਜ਼ਰਸ ਸਾਇਬਰਸਿਕਿਓਰਿਟੀ ਕੈਂਟਰਲਿਸਟ ਦੀ ਸਥਾਪਨਾ ਕਰਨ ਲਈ ਉਤਸ਼ਾਹਿਤ ਹਾਂ ਅਤੇ ਅਸੀਂ ਮੇਅਰ, ਸਿਟੀ ਕਾਉਂਸਿਲ ਅਤੇ ਸਿਟੀ ਸਟਾਫ ਦੇ ਸਹਿਯੋਗ ਅਤੇ ਸਮਰਥਨ ਲਈ ਉਹਨਾਂ ਦੇ ਧੰਨਵਾਦੀ ਹਾਂ। ਬ੍ਰੈਂਪਟਨ ਨਵੀਨਤਾ ਅਤੇ ਤਕਨੀਕੀ ਵਿਕਾਸ ਲਈ ਇੱਕ ਮਹੱਤਵਪੂਰਨ ਕੇਂਦਰ ਹੈ। ਅਸੀਂ ਸਾਇਬਰਸਿਕਿਓਰਿਟੀ ਨਵੀਨਤਾ ਅਤੇ ਸਹਿਯੋਗ ਲਈ ਸਿਟੀ ਨੂੰ ਇੱਕ ਕੈਨੇਡੀਅਨ ਹਬ ਬਣਾਉਣ ਲਈ ਬ੍ਰੈਂਪਟਨ ਦੇ ਕਾਰੋਬਾਰੀ ਭਾਈਚਾਰੇ, ਪੋਸਟ-ਸੈਕੰਡਰੀ ਇੰਸਟੀਟਿਊਸ਼ਨਾਂ ਅਤੇ ਨਿਵਾਸੀਆਂ ਨਾਲ ਪੂਰੀ ਤਰ੍ਹਾਂ ਮਿਲ ਕੇ ਕੰਮ ਕਰਨ ਦੀ ਆਸ ਕਰਦੇ ਹਾਂ।"

- ਚਾਰਲਸ ਫਿਨਲੇ (Charles Finlay), ਐਗਜ਼ੀਕਿਊਟਿਵ ਡਾਇਰੈਕਟਰ, ਸਾਇਬਰਸਿਕਿਓਰਿਟੀ ਕੈਂਟਰਲਿਸਟ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ – ਸਿਟੀ ਆਫ ਬ੍ਰੈਂਪਟਨ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca